

ਬੇਰੁਜ਼ਗਾਰੀ ਲਾਭਾਂ ਦੀ ਐਪਲੀਕੇਸ਼ਨ ਚੈਕਲਿਸਟ

ਤੁਸੀਂ ਬੇਰੁਜ਼ਗਾਰੀ ਲਾਭਾਂ ਲਈ ਯੋਗ ਹੋ ਸਕਦੇ ਹੋ ਜੇ ਤੁਸੀਂ
ਕੋਵਿਡ -19 ਦੇ ਕਾਰਨ ਕੰਮ ਕਰਨ ਦੇ ਯੋਗ ਨਹੀਂ ਰਹੇ ਹੋ।

ਕੁਝ ਹਾਲਾਤਾਂ ਵਿੱਚ ਸ਼ਾਮਲ ਹਨ:

- ਤੁਹਾਡਾ ਰੋਜ਼ਗਾਰਦਾਤਾ ਅਸਥਾਈ ਤੌਰ 'ਤੇ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਾਰੋਬਾਰ ਨੂੰ ਬੰਦ ਕਰਦਾ ਹੈ।
- ਵਪਾਰਕ ਮੰਦੀ ਜਾਂ ਮੰਗ ਦੀ ਘਾਟ ਕਾਰਨ ਤੁਹਾਡੀ ਅਸਥਾਈ ਤੌਰ 'ਤੇ ਛੁੱਟੀ ਹੋ ਗਈ ਹੈ ਜਾਂ ਤੁਹਾਡੇ ਘੰਟੇ ਘੱਟ ਗਏ ਹਨ।

COVID-19 ਨਾਲ ਸੰਬੰਧਤ ਖਾਸ ਹਾਲਾਤਾਂ ਬਾਰੇ ਵਧੇਰੇ ਜਾਣਕਾਰੀ ਲਈ ਜੇ ਤੁਹਾਡੀ ਬੇਰੁਜ਼ਗਾਰੀ ਲਾਭਾਂ ਲਈ ਤੁਹਾਡੀ ਯੋਗਤਾ ਨੂੰ ਪ੍ਰਭਾਵਤ ਕਰ ਸਕਦੀ ਹੈ, ਉਨ੍ਹਾਂ ਲਈ ਕਿਰਪਾ ਕਰਕੇ esd.wa.gov/newsroom/covid-19.

ਬੇਰੁਜ਼ਗਾਰੀ ਲਾਭਾਂ ਲਈ ਮੁਢਲੀ ਯੋਗਤਾ ਦੇ ਮਾਪਦੰਡ:

- ਤੁਸੀਂ ਆਪਣੇ ਅਧਾਰ ਸਾਲ ਵਿੱਚ ਘੱਟੋ ਘੱਟ 680 ਘੰਟੇ ਕੰਮ ਕੀਤਾ ਹੋਣਾ ਚਾਹੀਦਾ ਹੈ, ਅਤੇ ਤੁਸੀਂ ਵਾਸ਼ਿੰਗਟਨ ਸੂਬੇ ਵਿੱਚ ਕੁਝ ਤਨਖਾਹ ਪ੍ਰਾਪਤ ਕੀਤੀ ਹੋਵੇਗੀ।
- ਤੁਹਾਡਾ ਅਧਾਰ ਸਾਲ ਹਫ਼ਤੇ ਤੋਂ ਪਹਿਲਾਂ ਦੇ ਪਿਛਲੇ ਪੰਜ ਪੂਰੇ ਕੀਤੇ ਗਏ ਕੈਲੰਡਰ ਤਿਮਾਹੀਆਂ ਵਿੱਚੋਂ ਪਹਿਲਾ ਚਾਰ ਹੁੰਦਾ ਹੈ ਜਿਸ ਵਿੱਚ ਤੁਸੀਂ ਆਪਣਾ ਦਾਅਵਾ ਦਾਇਰ ਕਰਦੇ ਹੋ।

ਉਦਾਹਰਣ ਲਈ:

- ਜੇ ਤੁਸੀਂ ਮਾਰਚ 2020 ਵਿੱਚ ਆਪਣਾ ਦਾਅਵਾ ਦਾਇਰ ਕਰਦੇ ਹੋ, ਤਾਂ ਤੁਹਾਡਾ ਅਧਾਰ ਸਾਲ 1 ਅਕਤੂਬਰ, 2018 ਤੋਂ 30 ਸਤੰਬਰ, 2019 ਤੱਕ ਹੋਵੇਗਾ।
- ਜੇ ਤੁਸੀਂ ਅਪ੍ਰੈਲ, ਮਈ ਜਾਂ ਜੂਨ 2020 ਵਿੱਚ ਆਪਣਾ ਦਾਅਵਾ ਦਾਇਰ ਕਰਦੇ ਹੋ, ਤਾਂ ਤੁਹਾਡਾ ਅਧਾਰ ਸਾਲ 1 ਜਨਵਰੀ, 2019 ਤੋਂ 31 ਦਸੰਬਰ, 2019 ਤੱਕ ਹੋਵੇਗਾ।

ਬੇਰੁਜ਼ਗਾਰੀ ਦੇ ਲਾਭਾਂ ਲਈ ਯੋਗਤਾ ਦੇ ਮਾਪਦੰਡਾਂ ਬਾਰੇ ਵਧੇਰੇ ਜਾਣਕਾਰੀ esd.wa.gov/unemployment/basic-eligibility-requirements.

ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਯੋਗ ਹੋ, ਤਾਂ ਇਸ ਚੈਕਲਿਸਟ ਦੀ ਵਰਤੋਂ ਕਰੋ, ਆਪਣੀ ਜਾਣਕਾਰੀ ਇਕੱਠੀ ਕਰੋ ਅਤੇ ਅਪਲਾਈ ਲਈ ਤਿਆਰ ਹੋਵੋ।

 **Employment Security Department**
WASHINGTON STATE

ਰੁਜ਼ਗਾਰ ਸੁਰੱਖਿਆ ਵਿਭਾਗ ਇੱਕ ਬੁਨਿਆਦੀ ਅਵਸਰ ਰੋਜ਼ਗਾਰਦਾਤਾ / ਪ੍ਰੋਗਰਾਮ ਹੈ। ਅਪਾਹਿਜ ਵਿਅਕਤੀਆਂ ਲਈ ਬੇਨਤੀ ਕਰਨ 'ਤੇ ਸਹਾਇਤਾ ਅਤੇ ਸੇਵਾਵਾਂ ਉਪਲਬਧ ਹਨ। ਸੀਮਿਤ ਅੰਗਰੇਜ਼ੀ ਜਾਣਨ ਵਿਅਕਤੀਆਂ ਲਈ ਭਾਸ਼ਾ ਸਹਾਇਤਾ ਸੇਵਾਵਾਂ ਮੁਫਤ ਉਪਲਬਧ ਹਨ। ਵਾਸ਼ਿੰਗਟਨ ਰੀਲੇਅ ਸਰਵਿਸ: 711

ਅਪਲਾਈ ਕਰਨ ਤੋਂ ਪਹਿਲਾਂ:

ਉਹ ਜਾਣਕਾਰੀ ਇਕੱਠੀ ਕਰੋ ਜਿਸਦੀ ਤੁਹਾਨੂੰ ਐਪਲੀਕੇਸ਼ਨ ਨੂੰ ਪੂਰਾ ਕਰਨ ਵਿੱਚ ਜ਼ਰੂਰਤ ਹੋਵੇਗੀ:

- ਤੁਹਾਡਾ ਨਾਮ, ਸੋਸ਼ਲ ਸਿਕਿਓਰਿਟੀ ਨੰਬਰ, ਜਨਮ ਮਿਤੀ ਅਤੇ ਸੰਪਰਕ ਜਾਣਕਾਰੀ।
- ਪਿਛਲੇ 18 ਮਹੀਨਿਆਂ ਤੋਂ ਤੁਹਾਡਾ ਪੂਰਾ ਕੰਮ ਦਾ ਇਤਿਹਾਸ ਜਿਸ ਵਿੱਚ ਸ਼ਾਮਲ ਹਨ:
 - ਰੋਜ਼ਗਾਰਦਾਤਾ ਦਾ ਨਾਮ
 - ਪਤਾ (ਪਤੇ)
 - ਫੋਨ ਨੰਬਰ
 - ਹਰੇਕ ਰੋਜ਼ਗਾਰਦਾਤਾ ਲਈ ਰੁਜ਼ਗਾਰ ਦੀ ਸ਼ੁਰੂਆਤ ਅਤੇ ਅੰਤ ਦੀਆਂ ਤਾਰੀਖਾਂ
- ਜੇ ਤੁਸੀਂ ਸਿੱਧੀ ਜਮ੍ਹਾਂ ਰਕਮ ਲਈ ਸਾਈਨ ਅਪ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਬੈਂਕ ਖਾਤਾ ਅਤੇ ਰੂਟਿੰਗ ਨੰਬਰ।

ਜੇ ਤੁਸੀਂ ਆਮ ਤੌਰ 'ਤੇ ਇੱਕ ਯੂਨੀਅਨ ਦੁਆਰਾ ਆਪਣਾ ਕੰਮ ਪ੍ਰਾਪਤ ਕਰਦੇ ਹੋ, ਤੁਹਾਡੇ ਆਧਾਰ ਸਾਲ ਵਿੱਚ 16 ਤੋਂ ਵੱਧ ਮਾਲਕ ਸਨ, ਜਾਂ ਪਿਛਲੇ 18 ਮਹੀਨਿਆਂ ਦੌਰਾਨ ਫੌਜ ਵਿੱਚ ਸੀ ਤਾਂ ਤੁਹਾਨੂੰ ਵਾਧੂ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੋ ਸਕਦੀ ਹੈ। esd.wa.gov/unemployment/have-this-information-ready.

ਅਪਲਾਈ ਕਿਵੇਂ ਕਰੀਏ :

ਤੁਸੀਂ ਔਨਲਾਈਨ ਜਾਂ ਫੋਨ ਦੁਆਰਾ ਅਪਲਾਈ ਕਰ ਸਕਦੇ ਹੋ। ਹਾਲਾਂਕਿ, ਇਸ ਸਮੇਂ ਫੋਨ ਕਾਲਾਂ ਬਹੁਤ ਵੱਧ ਗਈਆਂ ਹਨ ਅਤੇ ਔਨਲਾਈਨ ਅਪਲਾਈ ਕਰਨਾ ਤੇਜ਼ ਹੋਵੇਗਾ।

ਲੈਪਟਾਪ ਜਾਂ ਡੈਸਕਟੋਪ ਕੰਪਿਊਟਰ ਤੇ ਔਨਲਾਈਨ ਕੰਮ ਕਰਨ ਲਈ ਇੱਕ ਖਾਤਾ ਬਣਾਉਣਾ; ਤੁਸੀਂ ਇੱਕ ਫੋਨ ਜਾਂ ਟੈਬਲੇਟ ਵਰਤ ਸਕਦੇ ਹੋ, ਪਰ ਇਹ ਸੇਵਾ ਮੋਬਾਈਲ ਲਈ ਅਨੁਕੂਲ ਨਹੀਂ ਹੈ ਅਤੇ ਨੈਵੀਗੇਟ ਕਰਨਾ ਮੁਸ਼ਕਲ ਹੋ ਸਕਦਾ ਹੈ।

ਜ਼ਿਆਦਾਤਰ ਵਾਸ਼ਿੰਗਟਨ ਸੂਬੇ ਦੀਆਂ ਏਜੰਸੀਆਂ ਦੀ ਤਰ੍ਹਾਂ, ਰੋਜ਼ਗਾਰ ਸੁਰੱਖਿਆ ਵਿਭਾਗ (Employment Security Department) ਗਾਹਕ ਖਾਤਿਆਂ ਤੱਕ ਪਹੁੰਚ ਦਾ ਪ੍ਰਬੰਧਨ ਕਰਨ ਲਈ ਸਿਕਿਓਰ ਐਕਸੈਸ ਵਾਸ਼ਿੰਗਟਨ (ਸਾਵ) SecureAccess Washington (SAW)

ਦੀ ਵਰਤੋਂ ਕਰਦਾ ਹੈ। ਜੇ ਤੁਹਾਡੇ ਕੋਲ ਪਹਿਲਾਂ ਹੀ ਕੋਈ ਸਾਵ (SAW) ਖਾਤਾ ਨਹੀਂ ਹੈ, ਤੁਹਾਨੂੰ ਇੱਕ ਖਾਤਾ ਬਣਾਉਣ ਦੀ ਜ਼ਰੂਰਤ ਹੋਵੇਗੀ। ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਉਹੀ ਉਪਯੋਗਕਰਤਾ ਨਾਮ ਅਤੇ ਪਾਸਵਰਡ ਈ-ਸਰਵਿਸਿਜ਼ (eServices) ਤੱਕ ਪਹੁੰਚ ਕਰਨ ਲਈ ਵਰਤ ਸਕਦੇ ਹੋ

- ਸ਼ੁਰੂ ਕਰਨ ਲਈ ਜਾਓ secure.esd.wa.gov/home.
 - ਵਧੇਰੇ ਸਹਾਇਤਾ ਲਈ, ਸਾਡੀ ਵੈਬਸਾਈਟ 'ਤੇ ਪਾਈ ਗਈ ਈ-ਸਰਵਿਸਿਜ਼ ਯੂਜ਼ਰ ਗਾਈਡ ਦੀਆਂ ਹਦਾਇਤਾਂ ਦੀ ਵਰਤੋਂ ਪੰਨਾ 2 ਦੇ ਹੇਠਾਂ ਦੇਖੋ esd.wa.gov/unemployment.